

sagal si-aanap chhaad

ਰਾਮਕੀ ਮਹਲ ੫] (895-3)	raamkalee mehlaa 5.	Raamkalee, Fifth Mehl:
ਸਗਲ ਸਿਆਨਪ ਚੁਹੈ]	sagal si-aanap <u>chhaad</u> .	Abandon all your clever tricks.
ਕਿਰ ਸਿਵ ਸਿਕ ਸਿਜ]	kar sayvaa sayvak saaj.	Become His servant, and serve Him.
ਅਪਨਾ ਆਪੁਸਗੀ ਇਮਤੀਜੇ]	apnaa aap sagal mitaa-ay.	Totally erase your self-conceit.
ਮਨ ਚਿੜ੍ਹਦੇਲ ਪਿੰਡੀ] 1]	man chinday say-ee fal paa-ay. 1	You shall obtain the fruits of your mind's desires. 1
ਹਉਣਿਵਾਨ ਅਪਨਿਗੀਰ ਇਸਾਉ]	hohu saav <u>Dhaan</u> apunay gur si-o.	Be awake and aware with your Guru.
ਅਵਸਾ ਮਨਸਾ ਪੂਰਨ ਹੋਵਿਵਿਹ ਸਗਲ ਵਿਨਿਗੀਰ ਇਸਾਉ] 1] ਰਿਹਾਉ]	aasaa mansaa pooran hovai paavahi sagal ni <u>Dhaan</u> gur si-o. 1 raha-o.	Your hopes and desires shall be fulfilled, and you shall obtain all treasures from the Guru. 1 Pause
ਦੂਜਾ ਨਹੀ ਜਾਨਿ ਕੀਏ]	doojaa nahee jaanai ko-ay.	Let no one think that God and Guru are separate.
ਸਾਤਗੁਰ ਨਿਰਾਜਨ ਸੀਏ]	satgur niranjjan so-ay.	The True Guru is the Immaculate Lord.
ਮਾਨੁਖ ਕਿਰ ਰੱਖਿਨ ਜਾਨੁ]	maanukh kaa kar roop na jaan.	Do not believe that He is a mere human being;
ਇਮਲ ਇਨਮਨੀ ਮਨੁ] 2]	milee nimaanay maan. 2	He gives honor to the dishonored. 2
ਗੁਰ ਕੀ ਹਿਰ ਟਕ ਇਤਕੀਜੇ]	gur kee har tayk tikaa-ay.	Hold tight to the Support of the Guru, the Lord.
ਅਵਰ ਅਵਸਾ ਸਬ ਲਿਹੈ]	avar aasaa sabh laahi.	Give up all other hopes.
ਹਿਰ ਕਾ ਨਾਮੁ ਮਿਗੁ ਵਿਨਿਵੁ]	har kaa naam maag ni <u>Dhaan</u> .	Ask for the treasure of the Name of the Lord,
ਤਾਵ ਦਰਗੇ ਪਾਵਹਿ ਮਨੁ] 3]	taa dargeh paavahi maan. 3	and then you shall be honored in the Court of the Lord. 3
ਗੁਰ ਕਾ ਬਚਨ ਜਪ ਮਨਤ]	gur kaa bachan jap mant.	Chant the Mantra of the Guru's Word.
ਏਹੀ ਬਿਗਿ ਸਿਰ ਕਾਉ]	ayhaa <u>bhagat</u> saar <u>tat</u> .	This is the essence of true devotional worship.
ਸਿਖਗੁਰ ਬੇਦੀਐਵਾਲ]	satgur <u>bha</u> -ay <u>da</u> -i-aal.	When the True Guru becomes merciful,
ਨਾਨਕ ਦਾਸ ਇਨਹਾਲ] 4] 28] 39]	naanak <u>daas</u> nihaaral. 4 28 39	slave Nanak is enraptured. 4 28 39